Nectar Lifesciences Ltd.



Ref.: NLL/CS/2023-270 July 20, 2023

1. National Stock Exchange of India Limited Listing Department, Exchange Plaza, Bandra Kurla Complex, Bandra (E), Mumbai 400 051 Symbol: NECLIFE

2. BSE LimitedCorporate Relationship Department,P J Towers, Dalal Street,Mumbai 400 001Scrip Code: 532649

Sub: Publication of Notice under Section 124(6) of the Company Act, 2013.

Sir's,

We are furnishing herewith Newspaper Publication in respect of:

- a. transfer of Equity Shares of the Company against which dividend remain unpaid/unclaimed for 7 consecutive years, to Investor Education and Protection Fund ("IEPF") pursuant to Rule 6 of the IEPF Authority (Accounting, Audit, Transfer and Refund) Rules, 2016 ("Rules"); and
- b. transfer of unpaid/unclaimed dividend of FY 2015-16 to IEPF pursuant to Rule 5 of Rules,

which have been published in the following newspapers:

- 1. Business Standard (English-all editions) dated 20.07.2023; and
- 2. Desh Sewak (Punjabi) dated 20.07.2023.

This is for your information and record please.

Thanking you,

Yours faithfully, For Nectar Lifesciences Limited

(Neha Vaishnav)

Company Secretary & Compliance Officer

Encl.: as above

CIN: 125209UP1971PLC003444 Web: www.kanplas.com the NOTICE thou Pursuant to Regulation 47 of the SEBI (Listing Obligations and Disclosure dain ares Requirements) Regulations 2015, notice is hereby given, that a meeting of Board of Directors of the Company is scheduled to be held on Friday, which 4th August, 2023 at 12:30 PM at at A-1/A-2 Panki Industrial Area, Kanpur-208022 unit of the Company to, inter-alia, consider, approve and take on to the record the Standalone & Consolidated Unaudited Financial Results for the and er R Quarter ended 30th June, 2023. 0032 For Kanpur Plastipack Limited imited Sd/ (Ankur Srivastava) Place: Kanpur

= 173.82 *First Challenger Bid shall include Minimum markup of Rs. 2.00 Crore of Reserve Price / Base Bid i.e. ₹ 41.00 crores (₹ 39.00 + 2.00 = ₹ 41.00). Subsequent, bids shall be in multiple of ₹ 2.00 Crore each time.

Total exposure

Interested ARCs / Permitted Transferees should submit their Expression of Interest (EOI) and Non-Disclosure Agreement (NDA) to the bank on email id-hosastraarc@pnb.co.in on or before 26.07.2023. ARCs Permitted Transferees on submission of EOI and NDA would be allowed to access document at allotted Nodal Centre for Due Diligence of the account.

For more details please visit 'Public Notices' section on Bank's corporate website https://www.pnbindla.in/Public-Notices.aspx.

Place: New Delhi Date: 19.07.2023

Delhi

Sd/-

Company Secretary

and

Power Pvt. Ltd.

Asstt. General Manager

41.00



(Corporate Contracts Department) Sahar Receiving Station, Near Hotel Leela, Andheri (E), Mumbal 400 059, Maharashtra, India (Board Line: 022-67173188) CIN: L28920MH1919PLC006567

NOTICE INVITING EXPRESSION OF INTEREST

The Tata Power Company Limited hereby invites Expression of Interest for following Packages:

- 1. Outline Agreement for Lighting Items and Fixtures at Trombay Thermal Power Plant for a period of 1 year. Ref No: CC23ABK051.
- 2. Outline Agreement for supply of Electrical consumable items for Trombay Generation Station for a period of 1 year. Ref no: CC23ABK052.

For details of requirement, please visit Tender section of our website (URL: https://www.tatapower.com/tender/tenderlist.aspx). Eligible vendors willing to participate may submit their expression of interest latest by 29" July 2023.

NecLife

NECTAR LIFESCIENCES LIMITED

Regd. Office: Vill. Saidpura, Tehsil Derabassi, Distt. S.A.S. Nagar (Mohali), Punjab. CIN: L24232PB1995PLC018664 Tel No.:+91-1762-532001 Email: cs@neclife.com, Website: www.neclife.com

TRANSFER OF SHARES AGAINST UNPAID/UNCLAIMED DIVIDEND TO THE INVESTOR **EDUCATION AND PROTECTION FUND ("IEPF") AUTHORITY**

In terms of requirement of Sections 124 and 125 of the Companies Act, 2013 read with the IEPF (Accounting, Audit, Trensfer and Refund) Rules, 2016, as amended up to date ("IEPF Rules"), the shares in respect of which dividend has not been claimed or paid for seven consecutive years, are liable to be transferred to IEPF Authority.

As per the record of the Company, some of the Shareholder(s) have not claimed the dividend for the financial year ("FY") 2015-16 and of the subsequent FYs. The detail of all such Shareholders and the shares due for transfer is displayed on the website of the Company i.e. on https://www.neclife.com/about-3-12 under investor relation. The Company is also of sending intimation at the latest available addresses individually to each of the shareholder(s), whose share(s) are liable to be transferred to IEPF Authority under the IEPF Rules to claim the dividend Please note that the unpaid or unclaimed amount of final dividend for the FY 2015-16 will also be transferred to IEPF Authority in November 2023. The detail of Shareholders and their dividend due for transfer is also displayed on the website of the Company at above mentioned link.

Such Shareholder(s) are hereby called upon to contact KFin Technologies Limited, the Registrar & Share Transfer Agent ("RTA") of the Company at the address mentioned below and send the undertaking (available on the website of the Company as detailed above) duly filled in and signed along with a self-attested copy of your PAN Card, Copy of Address Proof, a cancelled cheque accordingly, so that it will reach the RTA before October 31, 2023 for claiming the unpaid dividends for FY 2015-16 and onwards, failing which the Company shall proceed to transfer the underlying equity shares registered in the name of such shareholders and unclaimed and unpaid amount of dividend for the FY 2015-16 to the credit of the IEPF Authority. Please note, however that on transfer of Shares to IEPF, you can claim from the IEPF Authority both your unclaimed dividend amount(s) and shares by making an application in Form IEPF- 5. The IEPF Rules and Form IEPF - 5 are available on the website at www.iepf.gov.in

Registrar & Share Transfer Agent

KFin Technologies Limited (Unit: Nectar Lifesciences Limited) Selenium Building Tower B, Plot 31 - 32, Financial District, Nankramguda, Serilingampally, Hyderabad 500 032, Tel No.: +9140-67162222, Fax No. +91-40-23001153, Email: einward.ris@kfintech.com, website: www.kfintech.com

Date: July 19, 2023 Place: Chandigarh

BUSINESS STANDARFOR Nector Lifesciences Limited ALL EDITION

Company Secretary

FORM NO. 3 ISEE REGULATION-15(1)(a)/16(3)

DEBTS RECOVERY TRIBUNAL JAIPUR

FIRST FLOOR, SUDHARMA-II. LAL KO'HIES SHOPPING CENTER, TONK ROAD, JAIPUR-302015 Exh No. 9697

CASE NO.: OA/1090/2022

To.

SUMMONS UNDER SUB-SECTION (4) OF SECTION 19 OF THE ACT, READ WITH SUB-RULE (2A) OF RULE 5 OF THE DEBT RECOVERY TRIBUNAL (PROCEDURE) RULES, 1993. HDFC BANK

M/S SHIV SHANKER ENTERPRISES

(1) M/S SHIV SHANKER ENTERPRISES

PROPRIETOR ANIL GOEL ALIAS ANIL KUMAR GOYAL S/O MR LAL CHAND, SHOP NO. 2565, BAZAR NO. 04, NEAR SBIABOHAR -152116. (2) ANIL GOEL ALIAS ANIL KUMAR GOYAL S/O MR LAL CHAND HOUSE NO. 770, JUJVI STREET NO. 1-B, NEAR SABZI MANDI, ABOHAR-152116.

Also At, OFFICE ADD AT M/S SHIV SHANKER ENTERPRISES, SHOP NO. 2565, BAZAR NO. 04, NEAR SBI ABOHAR -152116.

Also At. 1/0/15, SAD BHAWNA NAGAR, GANGANAGAR, RAJASTHAN. Also At. HOUSE NO. 116,117,118 SRI GANGANAGAR ROAD, RIDDHI SIDDHI ESTATE, ABOHAR FAZILKA, PUNJAB.

(3) SMT SHOBHA GOYAL W/O ANIL GOEL ALIAS ANIL KUMAR GOYAL HOUSE NO. 730, STREET NO 1-C, NEAR SABZI MANDI, ABOHAR 152116

Also At. RESIDENCE AT HOUSE 116,117,118 SRIGANGANAGAR ROAD, RIDDHI SIDDHI ESTATE, ABOHAR, FAZILKA, PUNJAB.

(4) MS SHIV NATH RAI LAVISH KUMAR THROUGH PROPRIETOR MRS SOBHA GOEL W/O MR ANIL GOEL, BUSINESS 3-K-4, SADBHAVNANAGAR, GANGANAGAR, RAJASTHAN -335001. Also At. 22/40, 3RD

SUMMONS

WHEREAS, OA/1090/2022 was listed before Hon'ble Presiding Officer Registrar on 21/06/2023.

WHEREAS this Hon'ble Tribunal is pleased to issue summon/ notice on the said Application under Section 19(4) of the Act (OA) filed against you for recovery of debts of Rs. 25,43,79,142/- (application along with copies

of document etc. annexed). In accordance with sub-section (4) of section 19 of the Act, you, the defendants are directed as under:

(i) to show cause within thirty days of the service of summons as to why relief prayed for should not be granted;

(ii) to disclose particulars of properties or assets other than properties and assets specified by the applicant under serial number 3A of the original

(iii) you are restrained from dealing with or disposing of secured assets or such other assets and properties disclosed under serial number 3A of the original application, pending hearing and disposal of the application for attachment of properties;

(iv) you shall not transfer by way of sale, lease or otherwise, except in the ordinary course of his business any of the assets over which security interest is created and/ or others assets and properties specified or disclosed under serial number 3A of the original application without the prior approval of the Tribunal;

(v) you shall be liable to account for the sale proceeds realized by sale of secured assets or other assets and properties in the ordinary course of business and deposit such sale proceeds in the account maintained with the bank or financial institutions holding security over such assets

You are also directed to file the written statement with a copy thereof furnished to the applicant and to appear before Registrar on 06/09/2023 at 10:30 A.M. failing which the application shall be heard and decided in vour absence

Given under my hand and the seal of this tribunal on this date 13.07.2023.

Signature of the Officer Authorised to issue summons







Jarano

retary

com

npany is

h Video

ce of the

nies Act

sclosure

May 05.

red to as

13, 2022

e Notice

aning the

sent only

sses are

al Report

d on the

given that

in closed

se of 29"

ompanies

the SEBI

BI circular

y to all the

ing part of

ntained in

Depository ig through

Register of riday, the

articipation

ing but will

ting period

esday, 09" for votino

AGM of the

t to all the

who have

ry Services

unds, N.M.

oard

ITED

TARY

email to

GM.

Date 19.07.2023

ਮਾਲੀਆ ਜ਼ਬਾਦਾ ਦੇ ਮੀਮੋਂ ਨੇ: 25/78/2212-ਪੂ-ਮ-2/ 12445-71 ਚੰਡੀਗੜ੍ਹ ਮਿਡੀ | 26/2013 ਅਨੁਸਾਰ ਨਾਮ ਤਬਦੀਲੀ ਸਬੰਧੀ ਨੋਟਿਸ਼ ਰਾਹੀਂ ਹਰੇਕ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਮ ਕਿਸ਼ਨ ਪੁੱਤਰ ਮਹਰ ਚੰਦ ਪੁੱਤਰ ਸ਼ਾਦੀ ਰਾਮ ਦੀ ਜ਼ਸਾਏ ਹੈ। ਕਿ ਹਨ ਰਿਜ਼ਤ ਕੇਵਲ ਕ੍ਰਿਸ਼ਨ ਪੁੱਤਰ ਮਹੁਤ ਦਿਵ ਪੁੱਤਰ ਬਾਈ ਹਨ ਰਾਮ ਕਿਰਨ ਲਈ ਇੰਤਰਾਜ ਆਦਿ ਹੋਵੇਂ ਡਾਂ ਉਹ ਨਟਿਸ ਦੇ ਪੂਰਾਸ਼ਨਾ ਹੋਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਤੋਕ ਆਪਣਾ ਇਤੇਗਰ ਅਧਾਲਤਨ ਹਾਂ ਦੁਕਾਲਤਨ ਨਿਪਨ ਹਵਤਾਅ ਦੇ ਇਹਰਾਜ ਅਮਾਲਤਨ ਜਾ ਵਕਾਲਤਨ ਨਿਮਨ ਹਜਤਾਪਤ ਦੀ ਅਦਾਲਤ ਵਿੱਚ ਪੇਸ਼ ਕਰ ਸਨਵਾ ਹੈ ਕੋਈ ਇਹਰਾਜ ਨਾ ਆਉਣ ਦੀ ਸੂਰਡ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਇਹ ਨੋਟਿਸ ਐਂਜ ਮਿਤੀ : 14.07 2023 ਨੂੰ ਮੋਰੇ ਹਸਤਾਪਤ ਅਤੇ ਜੋਹਰ ਨਾਲ ਜਾਰੀ ਕੀਤਾ ਗਿਆ ਹੈ।

ਰਹਿਸੀਲਦਾਰ ਕਮ ਸਰਕਲ ਰੈਵਿਨਿਊ ਅਵਸਰ ਨਵਾਂਸ਼ਹਿਰ।

ਪਬਲਿਕ ਨੋਟਿਸ ਸਨਮੁੱਖ ਸ੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਵਿਸਰ, ਯੂ.ਟੀ., रीजीतास



ਮੈਕਟਰ 22ਏ, ਚੰਡੀਗੜ੍ਹ (ਆਰਪੀ 5191) ਦੇ 28 ਵੀਮਦੀ ਹਿੱਸੇ ਦੇ ਮਾਲਕਾਨਾ ਹੱਕ ਸਵਾਂ ਸ਼੍ਰੀ ਸੁਰਿਦਰ ਦੇਤ ਗੋਦਿਆਲ ਦੀ ਬਿਨ੍ਹਾਂ ਰਹਿਸਟਰਗ ਕੁਸੀਅਤ ਦੇ ਆਧਾਰ 'ਤੇ ਤੁਸਦੀਲ ਕਰਨ ਸੀਂਧੀ ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤਾ ਜਾਂਦਾ ਹੈ ਕਿ ਇਸ ਦਵਤਰ ਦੇ ਰਿਕਾਰਡ ਮੁਤਾਬਕ ਸ਼੍ਰੀ ਸੁਰਿਦਰ ਦੱਤ ਗੋਦਿਆਲ ਰਿਹਾਇਸ਼ੀ ਸਾਈਟ ਨੰ: 735, ਸੈਕਟਰ 228, ਚੰਡੀਗੜ੍ਹ ਦੇ 28 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ।

ਕ੍ਰਿਸ਼ਨਾ ਕੁਮਾਰੀ ਸ਼ਰਮਾ ਨੇ ਦਸਿਆ ਹੈ ਕਿ ਸ੍ਰੀ ਸੁਰਿਦਰ ਦੱਤ ਗੋਦਿਆਲ ਦੀ ਮੌਤ ਮਿਤੀ 25/11/2019 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1. ਸਕੁੰਤਲਾ ਦੇਵੀ-ਮਾਤਾ, 2. ਰਾਹੁਲ ਗੋਦਿਆਲ-ਪੁੱਤਰ, 3. ਸਾਕਸ਼ੀ ਗੋਦਿਆਲ-ਪੁੱਤਰੀ, 4. ਕ੍ਰਿਸ਼ਨਾ ਕਮਾਰੀ-ਪਤਨੀ

ਹੁਣ, ਕ੍ਰਿਸ਼ਨਾ ਕੁਮਾਰੀ ਬਰਮਾ ਨੇ ਸਵਾ ਸ੍ਰੀ ਸੁਰਿੰਦਰ ਦੱਤ ਗੋਦਿਆਲ ਦੀ ਮਲਕੀਅਤ ਰਿਹਾਇਸ਼ੀ ਸਾਈਟ ਨੈ: 735 ਸੈਕਟਰ 22ਏ, ਚੰਡੀਗੜ੍ਹ ਦੇ 28 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨ੍ਹਾਂ ਰਜਿਸਟਰਡ ਵਸੀਅਤ ਮਿੜੀ : 8.11 2019 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸ ਕਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋ ਤਸਦੀਕ ਹਲਫਨਾਮੇ ਦੇ ਨਾਲ। ਨਿਮਨ ਹਸਤਾਖਰੀ ਦੇ ਦਫਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਡੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗ ਅਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ ਸ਼ੀ ਸੰਯਮ ਗਰਗ, ਐਚਸੀਐਸ, ਅਜਿਸਟੈਂਟ ਅਸਟੇਟ ਆਫਿਸਰ, ਯੂ.ਟੀ., ਭੇਡੀਗੜ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ਗਏ, ਉਹ ਆਈਈਪੀਐਫ਼ ਅਬਾਰਟੀ ਨੂੰ ਤਬਦੀਲ ਕਰਨੇ ਬਣਦੇ ਹਨ।

ਵਾਰਮ ਆਈਈਪੀਐਫ਼–5 ਵੈਬਸਾਇਟ www.lepf.gov.in 'ਤੇ ਉਪਲੱਬਧ ਹੈ।

NecLife

ਪਿਛਲੀ ਅਸਲ ਵਿਕਰੀ ਭੀਂਡ ਨੇ: 2018–19/24/1/1078 ਜਿਵੀਂ
21.12.2018 ਦੀ ਲੰਡ ਹੈ ਜਿ ਇਸ ਨੋਇਸ ਰਾਹੀਂ ਇਹ ਦੋਸ਼ਿਆ ਜਾਂਦਾ ਹੈ ਗਿ ਕਿਸੇ ਸਬੰਧਿਤ, ਧੰਕ ਜਾਂ ਵਿਅਕਤੀ ਦਾ ਉਪਰੋਕਤ ਸ਼ਾਇਦਾਦ ਦਾ ਆਪਾਰ ਹਾਉਂਸ਼ਿਆ ਵਾਇਨਾਜੇ ਨਿਮਨਿੰਡ ਪ੍ਰਾਂਦ ਪੁਟਿਆਨਾ ਖ਼ਿੰਮ ਦੇ ਦੱਸ ਬਵਾਬਰੀ ਮਟਰੀਕ ਸਥਿਧੀ ਰਦੀ ਦਾਅਵਾ ਜਾਂ ਇਤਰਾਜ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਗੁਆਦੀ ਵਿਕਰੀ ਛੀਡ ਪ੍ਰਾਪਤ ਹੁੰਦੀ ਤਾਂ ਉਹ ਉਪਰੋਕਤ ਬਿੰਕ ਨੂੰ ਜਾਂ ਮੈਨੂੰ ਇਸ ਪ੍ਰਕਾਸ਼ਨ ਦੀ ਮਿਤੀ ਤੋਂ 10 ਦਿਨਾਂ ਦੇ ਅੰਦਰ ਹੋਣ ਦਗਸਾਏ ਪਤਾ ਤੋਂ ਸੰਪਰਕ ਕਰ ਸਕਦਾ ਹੈ। ਜਿਸ ਵਿੱਚ ਆਸਲ ਰਹਿਣ ਤੋਂ ਬਾਅਦ ਵਿੱਚ ਕਿਸੇ ਦਾਅਵੇਂ ਨੂੰ ਨਿੰਮਨਾ ਨਹੀਂ ਜਾਂਦੇਗਾ ਅਤੇ ਏਐਰਐਫਐਲ ਪਸਤਾਵਿੱਤ ਗੁਸਤਕ ਨੂੰ ਕਰਸਾ ਜਾਰੀ ਕਰ ਦੇਵੇਗਾ। ਸਾਇਦਾਦ ਦਾ ਵੇਰੇਕਾ ਉਪਰ ਦਰਸ਼ਾਇਆਂ ਗਿਆ ਹੈ। ਦਰਸ਼ਾਇਆ ਗਿਆ ਹੈ।

ਬਾਦਆ ਗਿਆ ਹੈ। ਤੁਪਿੰਦਰ ਸਿੰਘ ਐਡਵੋਕੋਟ ਚੈੱਬਰ ਨੇ: 508, ਚੌਂਗੀ ਮੰਜਿਲ, ਯਾਦਵਿੰਦਰਾ ਕੰਪਲੈਕਸ, ਜ਼ਿਲ੍ਹਾ ਅਦਾਲਤ ਪਟਿਆਲਾ, ਮੋਵਾਂ: 9914379170

ਸਨਮੁੱਖ ਸ੍ਵੀ ਰਾਜੀਵ ਤਿਵਾੜੀ, ਅਸਿਸਟੈਂਟ ਅਸਟੇਟ ਆਫਿਸਰ ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸਕਤੀਆਂ ਦੀ ਵਰਤੋਂ ਕਰਦੇ ਹੋਏ।



ਇੰਡਸਟਰੀਅਲ ਪਲਾਟ ਨੰ: 379, ਫੇਜ਼-1, ਇੰਡਸਟਰੀਅਲ ਬੰਗੀਆ, ਚੰਡੀਗੜ੍ਹ ਦੇ ਸਬੰਧ ਵਿੱਚ ਹਿੱਸੇਦਾਰੀ ਡੀਡ ਮਿੜੀ 22.11.2021 (ਆਈਐਨਡੀ-290) ਦੇ ਆਧਾਰ 'ਤੇ ਸ੍ਰੀ ਵਿਜੇ ਕੁਸਾਰ ਮੰਗਲਾ 27 ਵੀਸਦੀ ਹਿੰਜਾ, ਸ੍ਰੀ ਹੌਮਤ ਮੰਗਲਾ 25 ਵੀਸਦੀ ਹਿੱਸਾ, ਸ੍ਰੀ ਸੁਨੀਲ ਮੰਗਲਾ 25 ਵੀਸਦੀ ਹਿੱਸਾ, ਸ੍ਰੀ ਪੁਨੀਤ ਮੰਗਲਾ 23 ਵੀਸਦੀ ਹਿੱਸਾ ਦੇ ਨਾਂ ਮੇਸ਼ ਮੰਗਲਾ ਸਨਜ਼ ਦੇ ਹਿੱਸੇਦਾਰਾਂ ਵਜੋ ਦਰਜ ਕਰਨ ਸਬੰਧੀ।

ਦਰਜ ਕਰਨ ਸਥੇਧੀ।
ਅਮ ਜਨ ਸਧਾਰਨ ਤੇ ਸਾਰੇ ਸਥੇਧੀਆਂ ਨੂੰ ਸੂਚਿਕ ਕੀਤਾ ਜਾਂਦਾ ਹੈ
ਕਿ ਇਸ ਦਵਤਰ ਦੇ ਰਿਕਾਰਡ ਮੁਤਾਅਕ ਇਡਸਟਰੰਅਲ ਪਲਾਟ ਨੇ
379, ਫੋਜ-1, ਇਡਸਟਰੰਅਲ ਦੇਰੀਆ, ਚੈਡੀਗੜ ਦਾ 100
ਫੀਸਦੀ ਹਿੱਸਾ ਮੌਸ ਮੰਗਰਾ ਸੰਨਜ਼ ਦੇ ਨਾਂ ਹੈ, ਜਿਸ ਦੇ ਵਿਕਰੀ
ਘੀਡ ਮਿਰੀ: 259,2017 ਮੁਤਾਬਿਕ 5 ਹਿੰਸਦਾਦਾਰ 1, ਸ਼੍ਰੀ ਵਿਜੇ
ਦੁਆਰ ਮੰਗਲਾ, 2 ਸ਼੍ਰੀ ਹੈਮੰਤ ਮੰਗਲਾ, 3, ਸੁਨੀਲ ਮੰਗਲਾ, 4, ਪੁਨੀਤ
ਮਿਗਲਾ, 5, ਸ਼੍ਰੀ ਮੰਗ ਚਾਜ ਮੰਗਲਾ ਹਨ। ਸ਼੍ਰੀ ਵਿਜੇ ਕੁਮਾਰ ਮੰਗਲਾ,
ਸ਼੍ਰੀ ਹੈਮੰਤ ਮੰਗਲਾ ਜੋ ਸ਼ਰੀ ਵਿਜੇ ਕੁਮਾਰ ਮੰਗਲਾ,
ਸ਼੍ਰੀ ਹੈਮੰਤ ਮੰਗਲਾ, ਹੋ ਸ਼੍ਰੀ ਸਿੰਗ ਮੰਗਲਾ ਨੇ ਦੇਸ਼ਿਆ ਹੈ ਕਿ ਸ਼੍ਰੀ ਮੰਘ ਰਾਜ ਮੰਗਲਾ ਦੀ ਮੈਤ ਮਿਰੀ: 21,11,2021 ਨੂੰ ਹੋ ਚੰਗੀ ਹੈ ਅਤੇ ਉਨ੍ਹਾਂ ਦੇ 2 ਮੁੰਤਰ ਸ਼੍ਰੀ ਹੈਮੰਤ ਮੰਗਲਾ ਅਤੇ ਸ਼੍ਰੀ ਸੁਨੀਲ ਮੰਗਲਾ ਨੇ ਮੇਸ਼ ਮੰਗਲਾ ਸੈਨਜ਼ ਦੀ ਹਿੰਸਦਾਰੀ ਵਿਖੇ ਉਨ੍ਹਾਂ ਦਾ ਸਥਾਨ ਲੈ ਲਿਆ ਹੈ। ਹਵਾ ਸੀ ਵਿਜੇ ਕਮਾਰ ਮੰਗਲਾ 2 ਵੀ ਸ਼ੋਸ਼ੀ ਹਿੱਸਾ, ਸ਼ੀ ਮਗੜਾ ਨੇ ਸੀ। ਮਗਲਾ ਸਨਜ਼ ਦੀ ਹਿਸਦਾਰ ਸਥਾ ਪੂਨ੍ਹਾਂ ਦਾ ਸਥਾਨ ਲੈ ਲਿਆ ਹੈ। ਹੁਣ ਸ੍ਵੀ ਵਿੰਗ ਗੂਪਾਰ ਮੰਗਲਾ 22 ਫੀਸਦੀ ਹਿੱਸਾ, ਸ਼੍ਰੀ ਹੰਮਾਰ ਮੰਗਲਾ 25 ਫੀਸਦੀ ਹਿੱਸਾ, ਬ੍ਰੀ ਸੁਨੀਜ਼ ਮੰਗਲਾ 25 ਫੀਸਦੀ ਹਿੱਸਾ, ਸ਼੍ਰੀ ਪੂਨੀਰ ਮੰਗਲਾ 23 ਫੀਸਦੀ ਹਿੱਸਾ ਨੇ ਉਨ੍ਹਾਂ ਦੇ ਨਾਂ ਹਿੱਸੇਦਾਗੀ ਡੀਓ ਮਿਤੀ 22 L11 2021 ਦੇ ਆਪਾਰਾ 'ਤੇ ਮੌਸ ਮੰਗਲਾ ਸੰਨਾਜ਼ ਦੇ ਹਿੱਸੇਦਾਰਾਂ ਵਜੋਂ ਦਰਜ ਕਰਨ ਲਈ ਸ਼ੰਨਤੀ ਕੀਤੀ ਸਗਰਾ ਸਨਮ ਦੇ ਪਸਦਾਰਾ ਵੱਜ ਦਰਜ ਕਰਨ ਨੇਵਾ ਸਨਗ ਕਾਰ ਹੈ। ਜੇਕਰ ਕਿਸੇ ਵਿਅਕਤੀ ਨੂੰ ਉਪਰੋਡ ਜਾਦਿਦਾ ਵਿੱਚ ਉਪਰੋਕਤ ਬਿਨੇਕਾਰਾਂ ਦੇ ਨਾਂ ਦੱਸੀ ਵਰਮ ਦੇ ਹਿੱਸੇਦਾਰਾਂ ਵਜੋਂ ਦਰਜ ਕਰਨ ਸਬੰਧੀ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਤੌਰ 'ਤੇ ਨਿਮਨਹਸਤਾਪਰੀ ਦੇ ਦਕਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਡੋ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ, ਜਿਸ ਵਿੱਚ ਅਸਫਨ ਰਹਿਣ 'ਤੇ ਇਸ ਅਨੁਸਾਰ ਦੱਸੀ ਵਰਮ ਦੇ ਹਿੱਸੇਦਾਰਾਂ ਵਜੋਂ ਨਾਮ ਦਰਜ ਕਰ ਡ ਇਸ ਅਨੁਸਾਰ ਦੇਸ਼ ਫਰਸ ਦੇ ਹਿਸਦਾਰ ਵੱਜ ਨਾਮ ਦਰਜ ਕਰ ਨਿਆ ਜਾਵੇਗਾ ਅਤੇ ਬਾਅਦ ਵਿੱਚ ਕਿਸੇ ਤਰ੍ਹਾਂ ਦੇ ਕਿਸੇ ਦਾਅਵਾਂ ਨੂੰ ਮਿੰਨਿਆ ਨਹੀਂ ਜਾਵੇਗਾ। ਸ੍ਰੀ ਰਾਜੀਵਾਂ ਡਿਵਾੜੀ, ਅਜਿਸਟੈਂਟ ਅਸਟੈਂਟ ਆਫਿਸਰ, ਯੂ.ਟੀ., ਚੰਡੀਗੜ੍ਹ ਅਸਟੇਟ ਅਫਸਰ ਦੀਆਂ ਬਕਤੀਆਂ ਦੀ ਵਰਤੋਂ ਕਰਦੇ ਹੋਏ।

ਨੈਕਟਰ ਲਾਇਫ਼ਸਾਇਸਜ਼ ਲਿਮਟਿਡ

ਰਜਿ. ਦਸ਼ਤਰ : ਪਿੰਡ ਸੈਦਪਰਾ, ਰਹਿ ਛੇਰਾਸ਼ਸੀ ਜ਼ਿਲ੍ਹਾ ਐਸ ਏ ਐਸ ਨਗਰ (ਮੋਹਾਲੀ) ਪੰਜਾਬ

ਸੀਆਈਐਨ L24232PB1995PLC016664 ਟੈਲੀਫੋਨ ਨੇ: +91-1762-532001

ਈਮੇਲ : cs@neclife.com, ਕੈਬਜਾਈਟ www.neclife.com

ਸ਼ੇਅਰ ਜਿਨਾਂ ਦੇ ਲਾਭਾਂਸ਼ ਦੀ ਅਦਾਇਗੀ/ਦਾਅਵਾ ਨਹੀਂ ਕੀਤਾ ਗਿਆ ਹੈ, ਦੀ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਵੰਡ ਵਿਖੇ ਤਬਦੀਲੀ

ਕੰਪਨੀ ਐਕਟ 2013 ਦੇ ਸੈਕਸ਼ਨ 124 ਅਤੇ 125 ਜਿਸ ਨੂੰ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਵੱਡ ਅਥਾਰਟੀ (ਆਈਈਪੀਐਫ਼)

(ਲੇਖੇ, ਆਡਿਟ, ਤਬਦੀਲੀ ਅਤੇ ਰੀਫਿਡ) ਰੂਲ 2016 ਜਿਹੜੇ ਸਮੇਂ-ਸਮੇਂ 'ਤੇ ਸੋਧੇ ਗਏ (ਆਈਈਪੀਐਫ਼ ਰੂਲਜ਼) ਦੇ ਨਾਲ ਪੜਿਆ ਜਾਵੇਂ ਦੀਆਂ ਸ਼ਰਤਾਂ ਅਨੁਸਾਰ ਜਿਨ੍ਹਾਂ ਕੇਸਾਂ ਵਿੱਚ ਹਿੱਸੇ ਲਾਭਅੰਸ ਜਿਹੜੇ ਅਦਾਇਗੀ ਜਾਂ ਦਾਅਵੇਂ ਲਗਾਤਾਰ 7 ਸਾਲ ਨਹੀਂ ਕੀਤੇ

ਕੰਪਨੀ ਦੇ ਰਿਕਾਰਡ ਅਨੁਸਾਰ ਕੁਝ ਸ਼ੇਅਰਧਾਰਕਾਂ ਨੇ ਸਾਲ 2015-16 ਅਤੇ ਇਸ ਦੇ ਅਗਲੇ ਵਿੱਤੀ ਸਾਲਾਂ ਵਿੱਚ ਲਾਫ਼ਅੰਸ ਤੋਂ ਦਾਅਵੇ

ਨਹੀਂ ਕੀਤੇ। ਇਸ ਤਰਾਂ ਦੇ ਸ਼ੋਅਰਧਾਰਕਾਂ ਅਤੇ ਸ਼ੇਅਰਾਂ ਦਾ ਵੇਰਵਾ ਜੋ ਤਸਦੀਲ ਕੀਤੇ ਜਾਣੇ ਹਨ ਕੈਪਨੀ ਦੀ ਵੈਸ਼ਸਾਇਣ ਜੋ ਕਿ https://www.neclife.com/about-3-12 'ਤੇ ਨਿਵੇਸ਼ਕ ਸਬੰਧਾਂ ਅਧੀਨ ਦਰਸ਼ਾਇਆ ਗਿਆ ਹੈ। ਕੰਪਨੀ ਹਰ ਇੱਕ ਸ਼ੇਅਰ ਧਾਰਕ ਦੇ ਕੈਪਨੀ ਕੋਲ ਨਵੀਨਤਮ ਪਤੇ 'ਤੇ ਹਰ ਇੱਕ ਨੂੰ ਭੇਜੇ ਜਾ ਰਹੇ ਹਨ ਜਿਨ੍ਹਾਂ ਦੇ ਸ਼ੇਅਰ ਆਈਈਪੀਐਂਡ ਨੂੰ ਦੱਸੇ ਰੂਲ ਜਿਨ੍ਹਾਂ ਵਿੱਚ ਲਾਭਐਂਸ ਦੇ ਦਾਅਵੇਂ ਬਣਦੇ ਹਨ ਤਬਦੀਲ ਕਰਨੇ ਹਨ। ਕ੍ਰਿਪਾ ਕਰਕੇ ਨੋਟ ਕੀਤਾ ਜਾਵੇਂ ਕਿ ਵਿੱਤੀ ਸਾਲ 2015-16 ਦੇ ਪੂਰਨ

ਲਾਜ਼ਐਸ ਜਿਨ੍ਹਾਂ ਦੇ ਦਾਅਵੇ ਜਾਂ ਅਦਾਇਗੀ ਨਹੀਂ ਕੀਤੀ, ਉਨ੍ਹਾਂ ਨੂੰ ਆਈਈਪੀਐਫ਼ ਅਬਾਰਟੀ ਨੂੰ ਨਵੇਂਬਰ 2023 ਵਿੱਚ ਤਬਦੀਲ

ਅਜਿਹੇ ਸ਼ੇਅਰਪਾਰਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਕੋਫਿਨ ਟੈਕਨੋਲਜੀਸਜ ਪ੍ਰਾਈਵੇਟ ਲਿਮਟਿਡ (ਕੋਫਿਨਟੋਕ) ਸ਼ੇਅਰ ਟ੍ਰਾਂਸਫਰ ਏਜੈਟ ਦੇ ਪੂਡੇ 'ਤੇ ਜਿਹੜੇ ਹੇਠਾਂ ਦਿੱਤੇ ਹਨ ਆਪਣੀ ਪੇਸ਼ਕਸ਼ ਭੇਜ ਦੇਣ (ਜਿਹੜੀ ਕੈਪਨੀ ਦੀ ਵੈਬਸਾਇਟ ਜੋ ਉਪਰ ਦਿੱਤਾ ਤੇ ਉਪਲੱਬਧ

ਹੈ) ਜਿਹੜਾ ਵਿਧੀ ਅਨੁਸਾਰ ਭਰਿਆ ਹੋਵੇਂ ਅਤੇ ਸਹੀ ਕੀਤਾ ਹੋਵੇਂ ਸਮੇਤ ਪੈਨ ਕਾਰਡ ਦੀ ਨਿੱਜੀ ਤਸ਼ਦੀਕ ਕਾਪੀ ਸਮੇਤ ਪਤੇ ਦੇ ਪਰੁਫ਼

ਦੀ ਕਾਪੀ ਇੱਕ ਕੌਂਸਲ ਕੀਤਾ ਚੈਕ ਇਸ ਅਨੁਸਾਰ ਜਿਹੜਾ ਕਿ ਕੋਫਿਨਟੋਕ ਨੂੰ 31 ਅਕਤੂਬਰ, 2023 ਤੋਂ ਪਹਿਲਾਂ ਪਹੁੰਚ ਜਾਵੇਗਾ

ਤਾਂ ਕਿ ਬਿਨਾਂ ਅਦਾਇਗੀ ਲਾਜ਼ਅੰਸ ਸਾਲ 2015-16 ਅਤੇ ਉਸ ਤੋਂ ਬਾਅਦ ਬਾਰੇ ਦਾਅਵਾ ਕੀਤਾ ਜਾ ਸਕੇ, ਇੱਥ ਨਾ ਹੋਣ ਦੀ

ਸੂਰਤ ਵਿੱਚ ਕੰਪਨੀ ਵੱਲੋਂ ਤੁਹਾਡੇ ਨਾਂ ਰਜਿਸਟਰਡ ਸੁਨੀਤੀ ਹਿੱਸੇ ਜੋ ਕਿ ਵਿੱਤੀ ਸਾਲ 2015-16 ਦੇ ਅਦਾ ਨਹੀਂ ਕੀਤੀ ਰਕਮ ਆਈਈਪੀਐਫ਼ ਅਬਾਰਟੀ ਨੂੰ ਤਬਦੀਲ ਕਰਕੇ ਕਰੈਡਿਟ ਕਰ ਦਿੱਤੇ ਜਾਣਗੇ, ਕ੍ਰਿਪਾ ਕਰਕੇ ਨੋਟ ਕੀਤਾ ਜਾਵੇਂ ਕਿ ਤੁਸੀਂ ਆਈਈਪੀਐਫ਼

ਨੂੰ ਤਬਦੀਲ ਕੀਤੇ ਸ਼ੇਅਰ ਆਈਈਪੀਐਂਡ ਅਬਾਰਟੀ ਤੋਂ ਦਾਅਵਾ ਕਰ ਸਕਦੇ ਹੋ, ਜਿਹੜੇ ਦੋਵੇਂ ਤੁਹਾਡੇ ਬਿਨਾਂ ਦਾਅਵੇਂ ਕੀਤਾ ਲਾਡਐਸ

ਅਤੇ ਸ਼ੇਅਰ ਇੱਕ ਬੇਨਤੀ ਪੱਤਰ ਵਾਰਮ ਆਈਈਪੀਐਵ –5 ਵਿੱਚ ਭੇਜ ਕੇ ਪਾਪਤ ਕਰ ਸਕਦੇ ਹੋ। ਆਈਈਪੀਐਫ਼ ਦੇ ਰੁਲ ਅਤੇ

ਰਜਿਸਟਰਾਰ ਅਤੇ ਸ਼ੇਅਰ ਟ੍ਰਾਂਸਫਰ ਏਜੈਟ

ਰੋਡ, ਜ਼ਿਲ੍ਹਾ ਲੁਧਿਆਣਾ ਰਾਹੀਂ ਵਿਕਰੀ ਡੀਡ ਜੋ ਮਿਤੀ 7.5.2004 ਨੂੰ ਤਹਿਰ ਨੀਂਧੀਕਾ ਡੇਡੋਨਾ ਦੇ ਨਾਂ ਹੈ।

3. ਜਾਇਦਾਦ ਮਿਣਤੀ 17 ਕਨਾਲ 3 ਮਰਲੇ ਜਾਂ 10375.75 ਵਰਗ ਗ 14/2, 15/1, 15/2, 16, 40//1/1/2, 1/2/2, 10, 11, 12, 20, 8 245, 209/246-247, 210/248 to 253, 211/254, 212/255, 21 ਜਮਾਬਦੀ ਸਾਲ 2011-2012 ਸਥਿਤੀ ਪਿੰਡ ਭੱਟੀਆਂ, ਤਹਿਸੀਲ ਮੁੱਲਾਂਪੁਰ ਦ ਅਤੇ ਰਜਿਸਟਰਡ ਹੋਈ ਵਸੀਕਾ ਨੂੰ: 515 ਅਤੇ 516 ਸ਼ੀ ਦਿਨਸ਼ ਡੈਡੋਨਾ : ਨੋਟ : ਇਹ ਜਾਇਦਾਦਾ ਕੰਪਨੀ ਰੈਕਸ ਗਲੈਂਬਲ ਲਿਮਟਿਡ ਨੂੰ ਵੱਖੋ ਵੱਖ ਕ੍ਰੈਡਿੱਡ ਬਾਈ ਕਰੌੜ ਉੱਨੀ ਲੱਖ ਬਾਹਟ ਹਜ਼ਾਰ ਇਕ ਸੋ ਇਕੱਤੀ ਅਤੇ ਛੱਤੀ ਪੈਸੇ ਸਿਰਕ ਅਤੇ ਹੋਰ ਵਿਆਜ, ਲਾਗਤਾਂ ਆਦਿ ਇਸ ਉਪਰੋਤ ਦੀ ਮੁੜ ਅਦਾਇਗੀ ਲਈ

ਬੈਂਕ ਆਫ਼ ਸਟੇਟ

(ਰੂਲ 8(1)) ਕਬਜ਼ਾ ਨੌਟਿ ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ ਸਟੇਟ ਬੈਂਕ ਆਫ਼ ਇੰਡੀਆ, ਦਾ ਫਾਈਨੈਸ਼ੀਅਲ ਐਸੇਟਸ ਐਂਡ ਇਨਫੈਰਸਮੈਂਟ ਆਫ਼ ਸੰਕਿਉਰਿਟੀ ਇੰਟਰਸਟ ਦੀ ਵਰਤੀ ਕਰਦਿਆਂ ਜਿਸ ਨੂੰ ਕਿ ਸਕਿਉਰਿਟੀ ਇੰਟਰਸਟ (ਇਨਫੈਰਸਮੈਂਟ) ਰੂ ਮਿਡੀਆਂ ਨੂੰ ਡਿਮਾਂਡ ਨੋਟਿਸ ਜਾਰੀ ਕਰਦਿਆਂ ਕਰਜਦਾਰਾਂ/ਗਰੈਟਰਾਂ ਨੂੰ ਨੇ ਕਿਹਾ ਸੀ। (ਰੂਲ 8(1)) ਕਬਜ਼ਾ ਨੌਰਿ

ਕਿਹਾ ਸੀ। ਕਰਜ਼ਦਾਰ/ਗਰੈਟਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੇ ਕਰਜ਼ਦ ਨਿਮਨਰਸਤਾਪਰੀ ਨੂੰ ਹੋਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਰ ਪੜ੍ਹਿਆ ਜਾਵੇਂ ਤਹਿਤ ਹੋਠ ਹਰੇਕ ਖਾਤੇ ਨਾਲ ਦਰਸ਼ਾਈਆਂ ਮਿਤੀਆਂ ਨੂੰ ਕਰਜ਼ਦਾਰਾ/ਗਰੈਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸੁਧਾਰਨ ਨੂੰ ਇਹ ਸੂ ਕਰਜ਼ਦਾਰਾ/ਗਰੈਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸੁਧਾਰਨ ਨੂੰ ਇਹ ਸੂ ਰਕਮ, ਜੇਕਰ ਕੋਈ ਵਸੂਲੀ ਹੈ ਨੂੰ ਘਟਾ ਕੇ ਜਮ੍ਹਾ ਭਵਿੱਖੀ ਵਿਆਜ, ਖਰਦ ਕਰਜ਼ਦਾਰਾਂ/ਗਰੈਟਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਜਾਇਦਾਦ ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ।

ਕਰਜ਼ਦਾਰਾਂ/ਗਰੰਟਰਾਂ ਦੇ ਨਾਂ

ਸ਼ੀਮਤੀ ਅਨੀਤਾ ਪਤਨੀ ਸ਼੍ਰੀ

ਮਿਜ਼ੀ: 17.7.2023, ਸਥਾਨ ਲੁਧਿਆਣਾ

ਚੱਲ /ਅਚੱਲ ਜਾਇਦਾਦ

ਸਟੇਟ ਬੈਂਕ ਆਫ ਇਡੀਆ. ਆਰਏਸੀਪੀਸੀ, ਪ

ਜਾਇਦਾਦ ਦਾ ਬਰਾਬਰੀ ਮੋਟਗੇਗ 1. ਸ਼੍ਰੀਮਰੀ ਅਨੀਡਾ ਪੜਨੀ ਸ਼੍ਰੀ ਸੰਦੀਪ ਕੁਮਾਰ ਅਤੇ ਸ਼੍ਰੀ ਸੰਦੀਪ ਕੁਮਾਰ ਪੁੱਤਰ ਸ਼੍ਰੀ ਅੰਮ੍ਰਿਤ ਲਾਲ ਦੌਵੇ ਵਾਸੀਆਨ ਐਮਸੀਬੀ-ਜੇਡ5-09809, ਵਿੱਲੋਂ ਨਗਰ, ਐਨਐਫਐਲ ਟਾਊਨਸ਼ਿਪ ਦੇ ਪਿਛਲੇ ਪਾਸੇ, ਸ਼ਹਿੰਡਾ (ਕਰਜਦਾਰ) ਸ਼ਹਿੰਤ ਨਗਰ, ਸ਼ਹਿੰਡਾ (ਕਰਜਦਾਰ) ਸ਼ਹਿੰਤ ਨਗਰ, ਸ਼ਹਿੰਡਾ (ਕਰਜਦਾਰ)

ਚਾਰਦੀਵਾਰੀ ਹੇਠ ਮੁਤਾਬਿਕ ਪੂਰਬ 62' ਆਤਮਾ ਸਿੰਘ ਦਾ ਮਕਾਨ, ਪ ਦੇ ਨਾ ਪਲਾਟ, ਉੱਤਰ: 15' ਗਲੀ 30' ਚੌੜੀ, ਦੱਖਣ 15'6" ਐਨਐ ਚਰਨਪ੍ਰੀਤ ਸਿੰਘ ਪੁੱਤਰ ਸ਼੍ਰੀ ਜਗਰਾਜ ਜਾਇਦਾਦ ਦਾ ਬਰਾਬਰੀ ਮੋਟਗੋਰ

ਸਿੰਘ ਵਾਸੀ ਮਕਾਨ ਨੂੰ: 28748/ ਐਮਸੀ ਨੂੰ: 589-ਏ-ਆਰ, ਗਲੀ ਨੂੰ: 1-ਡੀ, ਨੇੜੇ ਰੇਲਵੇਂ ਡਿੱਗੀ, ਐਸਏਐਸ ਨਗਰ (ਪ੍ਰਤਾਪ ਨਗਰ), ਬਠਿੰਡਾ

ਵਰਗ ਗਜ਼ ਜਿਸਦਾ ਖਸਰਾ ਨੇ: ਜੁਮਾਬੰਦੀ ਸਾਲ 2002-03 ਸੀ ਐਸਏਐਸ ਨਗਰ, (ਪ੍ਰਤਾਪ ਨਗਰ) ਜਗਰਾਜ ਸਿੰਘ ਦੇ ਨਾਂ ਹੈ ਰਾਹੀਂ ਚਾਰਦੀਵਾਰੀ ਹੇਠ ਮੁਤਾਬਿਕ ੂਪੂਰਾ ਉੱਤਰ : 30' ਗਲੀ 20' ਚੌੜੀ,

ı ਜਸਵਿੰਦਰ ਸਿੰਘ ਪੁੱਤਰ ਸ਼੍ਰੀ ਰੂਪ ਸਿੰਘ ਵਾਸੀ ਗਲੀ ਨੰ: 19/3 ਲਾਲ ਸਿੰਘ ਨਗਰ, ਠੰਡੀ ਸੜਕ ਬਠਿੰਡਾ (ਕਰਸਦਾਰ)

ਰਿਹਾਇਸ਼ੀ ਜਾਇਦਾਦ ਮਿਣਤੀ । ਜਾਂ 2 ਬਿਸਵੇਂ ਜੋ 1 ਬਿੱਘਾ 12 ਜਮਾਬੰਦੀ ਸਾਲ 2002-03 ਖਸਰ 3 ਲਾਲ ਸਿੰਘ ਬਸਤੀ ਬਠਿੰਡਾ ਸ਼੍ਰੀ

ਵਿਕਰੀ ਡੀਡ ਨੈ: 3196 ਮਿੜੀ : 6.6.2005 ਅਤੇ ਚਾਰਦੀਵਾਰੀ ਹੇਠ 15' ਖ਼ਾਲੀ ਪਲਾਟ, ਉੱਤਰ : 60' ਖ਼ਾਲੀ ਪਲਾਟ, ਦੱਖਣ : 60' ਰਾਮ ਪ੍ਰ ਮਿਡੀ : 20.07.2023

pho

ਪੰਜਾਬ ਨੈਸ਼ਨਲ

ਕਬਜ਼ਾ ਨੋਟਿਸ (ਅ

ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ ਪੰਜਾਬ ਨੈਸ਼ਨਲ ਬੈਂਕ ਦਾ ਅਧਿ ਜਿਵੇਂ ਕਿ ਨਿਸਨ ਹਸਤੇ ਖਰੀ ਜੋ ਕਿ ਦੁਸ਼ਾਬ ਨੇ ਬੋਠਲ ਕੈਥੇ ਦੋ 'ਸਹਿਥ ਫਾਈਨੈੱਸ਼ੀਅਲ ਐਸੇਟਸ ਐਂਡ ਇਨਫੋਰਸਮੈੱਟ ਆਫ਼ ਸਕਿਊਰਿਟੀ ਇਟਰਸ ਕਰਦਿਆਂ ਜਿਸ ਨੂੰ ਕਿ ਸਕਿਊਰਿਟੀ ਇਟਰਸਟ (ਇਨਫੋਰਸਮੈੱਟ) ਰੂਲਜ਼ ਦਰਸ਼ਾਈਆਂ ਮਿਤੀਆਂ ਨੂੰ ਡਿਮਾਂਡ ਨੋਟਿਸ ਜਾਰੀ ਕਰਦਿਆਂ ਸਬੰਧਤ ਕਰ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਰਕਮ ਅਦਾ ਕਰਨ ਲਈ ਫਿ ਕਰਜ਼ਦਾਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰ ਨੂੰ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਂ ਜਾਵੇ ਤਹਿਤ ਹੇਠ ਹਰੇਕ ਖਾਤੇ ਨਾਲ ਦਰਸ਼ਾਈਆਂ ਮਿਤੀਆਂ ਨੂੰ ਕਬਜ਼ਾ ਕਰਜ਼ਦਾਰ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸੂਚਿਤ ਕੰ ਜਾਵੇਂ ਜਾਇੰਦਾਦ ਨਾਲ ਕੋਈ ਵੀ ਲੈਣ ਦੇਣ ਹੁਣ ਪੰਜਾਬ ਨੈਸ਼ਨਲ ਬੈਂਕ ਦਾ ਦੇਣਦਾਰ ਹੋਵੇਗਾ।

ਕਰਜ਼ਦਾਰਾਂ/ਗਰੰਟਰਾਂ/ਗਿਰਵੀਕਾਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਗਿਰਵੀ ਜਾਇਦਾਦ ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ।

ਕਰਜ਼ਦਾਰਾਂ/ਗਰੰਟਰਾਂ/ ਗਿਰਵੀਕਾਰਾਂ ਦੇ ਨਾਂ

ਗਿਰਵੀ ਜਾਇਦਾਦ ਦਾ ਵੇਰ

ਕਰਜ਼ਦਾਰ : ਸ਼੍ਰੀ ਨਵਜਿੰਦਰ ਰਿਹਾਇਸ਼ੀ ਪਲਾਟ ਦਾ ਬਰਾਬਰੀ ਸੋਟ ਸਿੰਘ ਪੁੱਤਰ ਸ. ਗੁਰਚਰਨ ਸਿੰਘ, ਪਤਾ: ਪਿੰਡ ਸੱਤੋਵਾਲ, ਅਤੇ ਜ਼ਿਲ੍ਹਾ ਲੁਧਿਆਣਾ

ਵਰਗ ਗਜ਼ ਜਿਸਦਾ ਖਸਰਾ ਨੰ: 12 194/210 ਰਾਹੀਂ ਜਮਾਬੰਦੀ ਸਾਲ 20 ਨੈ: 72 ਸਥਿਤੀ ਪਿੰਡ ਸੀਰਾਹ ਤਹਿ ਬਸਤੀ ਜੋਧੇਵਾਲ, ਤਹਿਸੀਲ ਲੁਧਿਆਣਾ ਸ਼੍ਰੀ ਨਵਜਿੰਦਰ ਸਿੰਘ ਪੁੱ ਸਿੰਘ ਦੇ ਨਾਂ ਹੈ ਰਾਹੀਂ ਵਸੀਕਾ ਨੈ

19 10 2005 ਚਾਰਦੀਵਾਰੀ ਹੋਣ ਮੂ ਗੁਆਂਢੀ 63'0", ਪੱਛਮ : ਗੁਆਂਢੀ 63'0", ਉੱਤਰ : ਹੋਡ 30'0", ਦੱ ਨੌਟ : ਸਰਫ਼ੇਸੀ ਐਕਟ ਦੀ ਧਾਰਾ 13(4) ਤਰਿਤ ਮਿਤੀ : 11.3.2020

ਮਿਤੀ: 19.7.2023

ਕੇਵਿਨ ਟੈਕਨਲਜੀਸਜ ਲਿਮਟਿਡ (ਯੂਨਿਟ: ਨੈਕਟਰ ਲਾਇਵਸਾਇਸਜ਼ ਲਿਮਟਿਡ) ਸਲਲੀਨਅਮ ਬਿਲਡਿੰਗ ਟਾਵਰ ਬੀ, ਪਲਾਟ 31-32, ਵਾਈਨੈੱਖੀਅਲ ਜ਼ਿਲ੍ਹਾ, ਨਾਨਕਰਾਮਗੁਡਾ, ਸੇਰੀਲਿੰਗਮਪਾਲੀ, ਹੈਦਰਾਬਾਦ 500 032,

ਟੈਲੀ ਨੰ + 9140-67162222, ਫੈਕਸ ਨੰ +9140-2300 1153

शोल : einward.ris@kfintech.com, वैधागरीट : www.kfintech.com DESH SEWAK PUNJABI Mel daza Mileanienia (Milea

ਮਿਤੀ: 19 ਜੁਲਾਈ, 2023 ਸਥਾਨ : ਚੰਡੀਗੜ੍ਹ

ਕੀਤਾ ਜਾਵੇਗਾ।

DATED - 20 -07 - 2023

रंगाडी महत्त्व

ਸਥਾਨ : ਲੁਧਿ